




(imageless edition)

III Level 3
ଓ Punjabi / French
ଓ Anu Gill
ଓ Wiehan de Jager
ଓ Tessa Welch



Nozibele et les trois cheveux

ও নজিবেল এবং তিনি চোকার

This story originates from the African Storybook (africanstorybook.org) and is brought to you by Storybooks Canada in an effort to provide children's stories in Canada's many languages.

Written by: Tessa Welch
Illustrated by: Wiehan de Jager
Translated by: (pa) Anu Gill, (fr) Alexandra Danahy



<https://creativecommons.org/licenses/by/3.0/>

Attribution 3.0 International License.

This work is licensed under a Creative Commons



Storybooks Canada's many languages.

Storybooks Canada in an effort to provide

children's stories in Canada's many languages.

Written by: Tessa Welch
Illustrated by: Wiehan de Jager
Translated by: (pa) Anu Gill, (fr) Alexandra Danahy

cheveux

ও নজিবেল এবং তিনি চোকার / Nozibele et les trois

storybookscanada.ca

Storybooks Canada





ਬਹੁਤ ਸਮਾਂ ਪਹਿਲਾਂ ਤਿੰਨ ਕੁੜੀਆਂ ਲੱਕੜ ਇਕੱਠੀ ਕਰਨ ਲਈ ਬਾਹਰ ਗਈਆਂ।

...

Il y a longtemps, trois filles sont sorties pour aller chercher du bois.

et s'enfuit et il n'a pas été vu depuis.
I'attendait avec des gros bâtons. Le chien vira de bord
courut jusqu'au village. Mais les frères de Nozibele
ainsi le chien fut due Nozibele l'avait trompé. Il courut et



...

ପ୍ରାଣ କରିବାର ପାଇଁ ଏହାର କାମ କରିବାର ପାଇଁ
ଏହାର କାମ କରିବାର ପାଇଁ ଏହାର କାମ କରିବାର ପାଇଁ
ଏହାର କାମ କରିବାର ପାଇଁ ଏହାର କାମ କରିବାର ପାଇଁ
ଏହାର କାମ କରିବାର ପାଇଁ ଏହାର କାମ କରିବାର ପାଇଁ

C'était une journée très chaude, alors elles sont descendues à la rivière pour nager. Elles ont joué, éclaboussé et nagé dans l'eau.

...

ଏହାର କାମ କରିବାର ପାଇଁ ଏହାର କାମ କରିବାର ପାଇଁ
ଏହାର କାମ କରିବାର ପାଇଁ ଏହାର କାମ କରିବାର ପାଇଁ
ଏହାର କାମ କରିବାର ପାଇଁ ଏହାର କାମ କରିବାର ପାଇଁ
ଏହାର କାମ କରିବାର ପାଇଁ ଏହାର କାମ କରିବାର ପାଇଁ





ਅਚਾਨਕ, ਉਹਨਾਂ ਨੂੰ ਅਹਿਸਾਸ ਹੋਇਆ ਕਿ ਦੇਰ ਹੋ ਗਈ ਹੈ। ਉਹ ਛੇਤੀ ਪਿੰਡ ਵਾਪਸ ਆ ਗਈਆਂ।

...

Soudainement, elles se sont rendues compte qu'il était tard. Elles se sont dépêchées pour rentrer au village.

ਜਦ ਕੁੱਤਾ ਵਾਪਸ ਆਇਆ, ਉਹ ਨੌਜੀਬਿੱਲ ਨੂੰ ਵੇਖ ਰਿਹਾ ਸੀ। “ਨੌਜੀਬਿੱਲ, ਤੁੰ ਕਿੱਥੇ ਹੈ?” ਉਸ ਨੇ ਰੌਲਾ ਪਾਇਆ। “ਮੈਂ ਇੱਥੇ ਹਾਂ, ਮੰਜੇ ਹੇਠ,” ਪਹਿਲਾ ਵਾਲ ਬੋਲਿਆ। “ਮੈਂ ਇੱਥੇ ਹਾਂ, ਦਰਵਾਜ਼ੇ ਦੇ ਪਿੱਛੇ” ਦੂਜਾ ਵਾਲ ਬੋਲਿਆ। “ਮੈਂ ਇੱਥੇ ਹਾਂ, ਕਰਾਲ ਦੇ ਵਿੱਚ” ਤੀਜਾ ਵਾਲ ਬੋਲਿਆ।

...



Quand le chien revient, il chercha Nozibebe. « Nozibebe, où es-tu ? » il cria. « Je suis ici, sous le lit, » dit le premier cheveu. « Je suis ici, derrière la porte, » dit le deuxième cheveu. « Je suis ici, dans le kraal, » dit le troisième cheveu.

Aussitôt que le chien fut parti, Nozibelle prit trois cheveux aussi vite qu'elle pouvait.

et un dans le kral. Puis elle rentra chez elle en courant de sa tête. Elle en mit un sous le lit, un derrière la porte aussi vite qu'elle pouvait.

...

Il y eut un bruit de pas dans la chambre. Nozibelle se précipita dans la chambre et vit que son mari était assis sur le lit. « Que faites-vous là ? » demanda-t-il. « Je suis venu pour vous dire que je ne veux plus être avec vous », répondit-il.



Mais quand elles étaient pressées rendues chez elles,
Nozibelle mit sa main sur son cou. Elle avait oublié son
collier ! « Si vous plait, retourner avec moi ! » elle
supplia ses amies. Mais ses amies lui dirent que c'était trop tard.

...



ਇਸ ਲਈ ਨੌਜੀਬਿੱਲ ਵਾਪਸ ਨਦੀ ਨੂੰ ਇਕੱਲੀ ਚਲੀ ਗਈ। ਉਸ ਨੇ ਆਪਣਾ ਹਾਰ ਲੱਭਿਆ ਅਤੇ ਜਲਦਬਾਜੀ ਨਾਲ ਘਰ ਵੱਲ ਨੂੰ ਆਉਂਦੀ ਹਨੇਰੇ ਵਿੱਚ ਗੁੰਮ ਹੋ ਗਈ।

...

Ainsi Nozibebe retourna à la rivière toute seule. Elle trouva son collier et se dépêcha pour rentrer chez elle. Mais elle se perdit dans le noir.

ਹਰ ਦਿਨ ਉਸ ਨੂੰ ਕੁਤੇ ਲਈ ਖਾਣਾਂ ਪਕਾਉਣਾਂ ਪੈਂਦਾ, ਝਾੜ੍ਹ ਲਾਉਣਾ ਪੈਂਦਾ ਅਤੇ ਉਸਦੀਆਂ ਚੀਜ਼ਾਂ ਨੂੰ ਧੋਣਾ ਪੈਂਦਾ ਸੀ। ਫਿਰ ਇੱਕ ਦਿਨ ਕੁਤੇ ਨੇ ਕਿਹਾ, “”ਨੌਜੀਬਿੱਲ, ਅੱਜ ਮੇਰੇ ਕੁਝ ਦੋਸਤ ਆ ਰਹੇ ਹਨ। ਮੇਰੇ ਵਾਪਸ ਆਉਣ ਤੋਂ ਪਹਿਲਾਂ, ਘਰ ਨੂੰ ਸੰਭਰਣਾ, ਭੋਜਨ ਪਕਾ ਦੇਣਾ ਅਤੇ ਮੇਰੀਆਂ ਚੀਜ਼ਾਂ ਨੂੰ ਧੋ ਦੇਣਾ।


...

Chaque jour, elle devait cuisiner et balayer et laver pour le chien. Puis un jour le chien dit, « Nozibebe, aujourd’hui je dois rendre visite à des amis. Balaye la maison, fais à manger et lave mes choses avant que je revienne. »

Au loin elle vit de la lumière qui venait d'une cabane. Elle se hâta vers la cabane et cogna à la porte.

...


ওঁ দেখি মুখ কেবল আঁকড়েন।
আমি এই প্লাট কেবল কেবল আপনার প্রতিক্রিয়া করছি।



Ensuite, le chien dit, « Fais le lit pour moi ! » Nozibele répondit, « je n'ai jamais fait de lit pour un chien. » « Fais le lit, sinon je te mords ! » dit le chien. Donc, Nozibele fit le lit.

...

କେବଳ! କେବଳ! କହିଲୁ କୁଣ୍ଡଳ କହିଲୁ!
କହିଲୁ କହିଲୁ କହିଲୁ! „କହିଲୁ, କହିଲୁ, କହିଲୁ“
କହିଲୁ, „କହିଲୁ, କହିଲୁ!“





ਉਸਨੂੰ ਬਹੁਤ ਹੈਰਾਨੀ ਹੋਈ ਜਦ ਇੱਕ ਕੁੱਤੇ ਨੇ ਦਰਵਾਜ਼ਾ ਖੋਲ੍ਹਿਆ ਅਤੇ ਕਿਹਾ, “ਤੂੰ ਕੀ ਚਾਹੁੰਦੀ ਹੈ?” “ਮੈਂ ਗੁੰਮ ਹਾਂ ਅਤੇ ਮੈਨੂੰ ਸੌਣ ਲਈ ਜਗ੍ਹਾ ਦੀ ਲੋੜ ਹੈ,” ਨੌਜੀਬਿੱਲ ਨੇ ਕਿਹਾ। “ਅੰਦਰ ਆ, ਨਹੀਂ ਤਾਂ ਮੈਂ ਤੁਹਾਨੂੰ ਵੱਡ ਦੇਵਾਂਗਾ!” ਕੁੱਤੇ ਨੇ ਕਿਹਾ। ਇਸ ਲਈ ਨੌਜੀਬਿੱਲ ਅੰਦਰ ਚਲੀ ਗਈ।

...

À sa surprise, un chien ouvra la porte et dit, « Qu'est-ce que tu veux ? » « Je suis perdue et j'ai besoin d'un endroit pour dormir, » dit Nozibebe. « Rentre, sinon je te mords ! » dit le chien. Alors, Nozibebe rentra.

ਫਿਰ ਕੁੱਤੇ ਨੇ ਕਿਹਾ, “ਮੇਰੇ ਲਈ ਖਾਣਾ!” “ਪਰ ਮੈਂ ਕੁੱਤੇ ਲਈ ਪਹਿਲਾਂ ਕਦੇ ਵੀ ਖਾਣਾਂ ਨਹੀਂ ਬਣਾਇਆ,” ਉਸ ਨੇ ਜਵਾਬ ਦਿੱਤਾ। “ਖਾਣਾਂ ਬਣਾ, ਨਹੀਂ ਤਾਂ ਮੈਂ ਤੁਹਾਨੂੰ ਵੱਡ ਦੇਵਾਂਗਾ!” ਕੁੱਤੇ ਨੇ ਕਿਹਾ। ਇਸ ਲਈ ਨੌਜੀਬਿੱਲ ਨੇ ਕੁੱਤੇ ਲਈ ਕੁਝ ਭੋਜਨ ਬਣਾਇਆ।

...

Puis le chien dit, « Fais-moi à manger ! » « Mais je n'ai jamais cuisiné pour un chien auparavant, » elle répondit. « Cuisine, sinon je te mords ! » dit le chien. Donc, Nozibebe prépara de la nourriture pour le chien.